

MBFSL/CS/2024-25

September 6, 2024

<b>To, Department of Corporate Relations, BSE Limited, Phiroze Jeejeebhoy Towers, Dalal Street, Mumbai – 400001</b>	<b>To, National Stock Exchange of India Ltd, Exchange Plaza, C- 1, Block G, Bandra Kurla Complex, Bandra (East), Mumbai– 400051</b>
<b>Scrip Code : 543253</b>	<b>Scrip Symbol : BECTORFOOD</b>

Respected Sir/Madam,

**Subject: Copy of Notice published in Newspapers**

Pursuant to Regulation 47 and other applicable provisions of SEBI (Listing Obligations and Disclosure Requirements) Regulations, 2015, we are enclosing herewith copy of Notice published in “Financial Express” (English Newspaper) and “Desh Sewak” (Punjabi Newspaper) regarding “Notice of 29th Annual General Meeting, Book Closure, E-voting Information and Dividend Information.”

The said copies of newspaper advertisement is also available on website of company i.e. [www.bectorfoods.com](http://www.bectorfoods.com).

Request you to kindly take the same on record.

Thanking You,

Yours faithfully

**For Mrs. Bectors Food Specialities Limited**

**Atul Sud  
Company Secretary and Compliance Officer  
M.No. F10412**

**Mrs. Bectors Food Specialities Ltd.**

**Corporate Office:** 1<sup>st</sup> Floor, Emaar Digital Greens Tower -A, Golf Course Extension Road, Sector 61, Gurugram, Haryana- 122002 (India) P: (+91-124) 4096 300

**Regd. Office:** Theing Road, Phillaur - 144410, Punjab, India P: (+91-1826) 225418, 222826, 2223138 F: (+91-1826) 222915

CIN: L74899PB1995PLC033417, E: atul.sud@bectorfoods.com

Welspun INVESTMENTS & COMMERCIALS LIMITED
Corporate Identification Number L52100G12008PLC055195
Regd. Office: Welspun City, Village Versamed, Taluka Anjar, Dist. Kutch, Gujarat 370110, India.

NOTICE
Notice is hereby given that the 16th Annual General Meeting ("AGM") of the members of Welspun Investments and Commercials Limited (the Company) will be held on Friday, September 27, 2024 at the Registered Office of the Company at Welspun City, Village Versamed, Taluka Anjar, Dist. Kutch, Gujarat - 370 110 at 11:00 a.m. to transact the business indicated in the Notice of the AGM.

In compliance with the provisions of Section 108 of the Companies Act, 2013, read with Rule 20 of the Companies (Management and Administration) Rules, 2014 and Regulation 44 of the SEBI (Listing Obligations and Disclosure Requirements) Regulations, 2015, the Company has opted to provide Electronic Voting (remote e-voting) facility to its members to exercise their votes in relation to the businesses mentioned in the Notice of the AGM and has appointed Mr. Sunil Zore of M/s. SPZ & Associates, Company Secretaries, Mumbai as Scrutinizer to scrutinize the voting and remote e-voting process.

- (a) Remote e-voting will commence on Tuesday, September 24, 2024 (9:00 a.m.) and end on Thursday, September 26, 2024 (5:00 p.m.).
(b) Remote e-voting module will be disabled from Thursday, September 26, 2024 (5:00 p.m.) i.e., remote e-voting will not be allowed beyond the said date and time.
(c) The voting rights of members shall be in proportion to their share of the paid-up equity share capital of the Company as on the Cut Off date of Friday, September 20, 2024.

For Welspun Investments and Commercials Limited
Sd/-
Amol Nandedkar
Company Secretary

Mumbai, September 04, 2024

TATA POWER
(SAHAR RECEIVING STATION, NEAR HOTEL LEELA, ANDHERI (E), MUMBAI 400 059, MAHARASHTRA, INDIA
(BRAND LINE: 022-67173917) CIN: L2820MH01919PLC000567

NOTICE INVITING EXPRESSION OF INTEREST
The Tata Power Company Limited hereby invites Expression of Interest from eligible parties for "Expansion of coal storage shed at Trombay Thermal Plant, Mumbai, Maharashtra (Tender Ref. No.: CC25PMR021)".

FORM A
PUBLIC ANNOUNCEMENT
(Under Regulation 6 of the Insolvency and Bankruptcy Board of India (Insolvency Resolution Process for Corporate Persons) Regulations, 2016)

FOR THE ATTENTION OF THE CREDITORS OF
[SUPREME PANVEL INDAPUR TOLLWAYS PRIVATE LIMITED]

Table with columns: S. No., Name of corporate debtor, and Relevant Particulars. Includes details of the corporate debtor, registered office, insolvency resolution process, and creditor information.

Notice is hereby given that the National Company Law Tribunal has ordered the commencement of a corporate insolvency resolution process of the SUPREME PANVEL INDAPUR TOLLWAYS PRIVATE LIMITED on 30.08.2024 received on 03/09/24.
The creditors of SUPREME PANVEL INDAPUR TOLLWAYS PRIVATE LIMITED, are hereby called upon to submit their claims with proof on or before 30.09.2024 to the interim resolution professional at the address mentioned against entry No. 10.

BONLON INDUSTRIES LIMITED
CIN: L27108DL1998PLC097397
Regd. Office: 7A/39 (12-F.F.), W.E.A. Channa Market, Karol Bagh, New Delhi - 110005
Ph: 011-47532792, Fax: 011-47532798, E-mail: cs@bonlonindustries.com

Notice - 27th Annual General Meeting
This is to inform that, the 27th Annual General Meeting ("AGM") of M/s Bonlon Industries Limited ("the Company") will be held on Saturday, 28th September, 2024 at 02:00 P.M., through video conferencing (VC)/Other audio visual means (OAVM) in compliance with the applicable provisions of the Companies Act, 2013 and Rules made thereunder.

Members may note that the 27th AGM will be held through VC/OAVM in compliance with the pursuance of above stated circulars and in furtherance of Go-Green initiative of the government, the Notice of the 27th AGM and Annual Report for the financial year 2023-24, will be sent through electronic mode only to those members whose email addresses are registered with the Company / Depository Participant/ Registrar and Transfer Agent ("RTA").

The e-copy of the notice of the 27th AGM along with the Annual Report for the FY 2023-24 of the Company will be available on the website of the Company at www.bonlonindustries.com and also available on the website of the BSE Limited at www.bseindia.com, in due course of time.

The Members can attend and participate in the AGM through VC/OAVM only. Detailed instructions for joining the AGM will be provided in the Notice of the 27th AGM. Accordingly, please note that no provision has been made to attend and participate in the AGM of the Company in person.

In case the email address is not registered with the Company / Depository Participant, please follow the process of registering the same as mentioned below:
Physical Holding: 100% Shareholding of the Company is in De-mat Form, so this provision is not applicable to the Company.
Demat Holding: Please contact your Depository Participant (DP) and register your email address as per the process advised by DP or get temporarily registered with RTA of the Company Bigshare Services Private Limited, by clicking the link: www.bigshareonline.com/ForInvestor.aspx.

Members may also note that if your e-mail id is registered with the Company/Depository Participant, the login credentials for remote e-voting / e-voting during the AGM will be sent on the registered e-mail address along with the notice of the 27th AGM. However, members who have not registered their email-id can follow the procedure for registering e-mail id as mentioned above. Members may note that the detailed procedure for remote e-voting / e-voting during the AGM is also mentioned in the notice of AGM.

The above information is being issued for the information and benefit of all the members of the Company and is in compliance with the MCA Circular(s) and the SEBI Circular.

For and on behalf of
Bonlon Industries Limited
Sd/-
Naveen Kumar
(Company Secretary)

Place: New Delhi
Date: 04th September, 2024

V2 RETAIL LIMITED
Registered Office: Kharsa No. 928, Extended Lal Dora Abadi, Village Kapashera, Tehsil Vasant Vihar, South West Delhi, New Delhi - 110037
CIN: L74999DL2001PLC147724, Phone: 011 - 41771850
Email: cs@v2kart.com, Website: www.v2retail.com

NOTICE OF THE 23RD ANNUAL GENERAL MEETING, E-VOTING INFORMATION AND BOOK CLOSURE

NOTICE is hereby given that the 23rd (Twenty-third) Annual General Meeting (AGM) of V2 Retail Limited ("the Company") will be held at 02:00PM on Friday, 27th September, 2024 through Video Conferencing (VC)/Other Audio Visual Means ("OAVM") to transact such business as set out in the Notice of AGM ("Notice") in compliance with the provisions of the Companies Act, 2013 and rules framed thereunder.

Notice along with Annual Report for financial year 2023-24 has been sent through electronic mode to all such members whose email ids are registered with Company/ Depository Participants. The dispatch of Notice and the Annual Report through email was completed on 04th September, 2024.

Pursuant to Section 91 of the Companies Act, 2013 read with Companies (Management and Administration) Rules, 2014 and Regulation 42 of the Securities and Exchange Board of India (Listing Obligations and Disclosure Requirements) Regulations, 2015, the Register of Members and Share Transfer Books will remain closed from Saturday, 21st September, 2024 to Friday, 27th September, 2024 (both days inclusive) for the purpose of Annual General Meeting.

- 1. In compliance with Section 108 of the Companies Act, 2013 and rules made thereunder read with Regulation 44 of SEBI (Listing Obligations and Disclosure Requirements) Regulations, 2015, the Company is pleased to provide all its members holding shares either in physical or dematerialized form on the cut-off date i.e. Friday, 20th September, 2024 the facility to exercise their vote electronically on the business as set out in the Notice through remote e-voting system of Link Intime India Private Limited and the business may be transacted through such voting.
2. The remote e-voting period will commence at 09:00 am on Tuesday, 24th September, 2024 and end at 05:00 pm on Thursday, 26th September, 2024. The remote e-voting shall not be allowed beyond the said date and time.

For V2 Retail Limited
Sd/-
Shivam Aggarwal
Company Secretary & Compliance Officer

Place: New Delhi
Date: 04th September, 2024

EDELWEISS
Ideas create, values protect

EDELWEISS FINANCIAL SERVICES LIMITED
CIN: L99999MH1995PLC09441A
Regd. Office: Edelweiss House, Off C.S.T. Road, Kalina, Mumbai - 400098
Tel: +91 22 4079 5199
Website: www.edelweissfn.com E-mail: efsi.shareholders@edelweissfn.com

PUBLIC NOTICE

NOTICE OF THE 29th ANNUAL GENERAL MEETING OF EDELWEISS FINANCIAL SERVICES LIMITED TO BE HELD THROUGH VIDEO CONFERRING / OTHER AUDIO-VISUAL MEANS AND BOOK CLOSURE

NOTICE is hereby given that the 29th Annual General Meeting ("AGM") of the Members of Edelweiss Financial Services Limited ("the Company") will be held through Video Conferencing/Other Audio Visual Means ("OAVM") on Friday, September 27, 2024 at 4:00 P.M. in compliance with the applicable provisions of the Companies Act, 2013 ("the Act") and the Rules framed thereunder and the Securities and Exchange Board of India (Listing Obligations and Disclosure Requirements) Regulations, 2015 (the Listing Regulations) read with the Circulars issued by the Ministry of Corporate Affairs and the Securities and Exchange Board of India from time to time (collectively referred to as the "Circulars") in this regard, to transact the business as set out in the Notice convening the AGM ("the Notice").

In compliance with the Circulars, the Notice of the AGM and the Standalone and Consolidated Audited Financial Statements for the financial year ended March 31, 2024, along with the Board's Report, Auditor's Report and other documents required to be annexed thereto (the Annual Report 2023-24) have been sent on September 4, 2024 in electronic mode to the Members of the Company whose e-mail address are registered with the Company/ Registrar & Transfer Agent/Depository Participants. The copy of the Annual Report 2023-24 is also available on the website of the Company at www.edelweissfn.com, BSE Limited (BSE) at www.bseindia.com, National Stock Exchange of India Limited (NSE) at www.nseindia.com and National Securities Depository Limited (NSDL) at www.evoting.nsdl.com. Any Member desiring a physical copy of the Annual Report 2023-24 may send an email on efsi.shareholders@edelweissfn.com requesting for the same.

Facility of remote e-voting and e-voting during the AGM:
Pursuant to the provisions of Section 108 of the Act read with Rule 20 of the Companies (Management and Administration) Rules, 2014 and Regulation 44 of the Listing Regulations and the Circulars, the Company has provided the facility to the Members to exercise their right to vote on the Resolutions proposed to be considered at the AGM by electronic means. The detailed instructions to cast the votes through remote e-voting and e-voting has been stated /explained in the Notice. The facility of casting vote by a Member using remote e-voting system as well as e-voting during the AGM will be provided by NSDL - the Electronic Voting Service Provider. The Members who have cast their vote through remote e-voting may participate in the AGM but shall not be entitled to vote again at the AGM.

The details pursuant to the provisions of the Act and the Rules framed thereunder and the Listing Regulations, for the information of the Members are given hereunder:-

- 1. The remote e-voting period begins on Tuesday, September 24, 2024 at 9:00 A.M. and ends on Thursday, September 26, 2024 at 5:00 P.M. During this period the Members of the Company, holding shares either in physical form or in dematerialized form, as on the cut-off date i.e. September 21, 2024, may cast their vote electronically. Voting through electronic means shall not be allowed beyond 5:00 P.M. on September 26, 2024 and e-voting module shall be disabled by NSDL thereafter.
2. The Members of the Company, holding shares either in physical form or whose name is recorded in the Register of Members/Beneficial Owners maintained by the Depositories as on September 21, 2024, the cut-off date, shall be eligible to cast their vote electronically or participate at the AGM.

The Members are requested to carefully read the instructions given in the Notice before casting their vote electronically.

Mr. B. Narasimhan, Proprietor, M/s. BN & Associates, failing him, Mr. Anivash Bagul, failing him, Mr. K. Venkataraman, Partners, M/s. BNP & Associates, Practicing Company Secretaries, have been appointed as the Scrutinizer(s) to scrutinize the voting and remote e-voting process in a fair and transparent manner.

The dividend, as recommended by the Board of Directors of the Company, if declared, at the AGM, will be paid subject to deduction of tax at source, as may be applicable, on and from the date of AGM to those Members:-
a) whose names appear as Beneficial Owners as on September 17, 2024 in the list of Beneficial Owners to be furnished by National Securities Depository Limited and Central Depository Services (India) Limited in respect of the equity shares held in electronic form; and
b) whose names appear as Members in the Register of Members of the Company as on September 17, 2024 in respect of the equity shares held in physical form, after giving effect to valid request(s) received for transmission/transposition/transfer of equity shares.

Notice is also given under Section 91 of the Act and the Listing Regulations that the Register of Members and the Share Transfer Books of the Company will remain closed from September 18, 2024 to September 26, 2024 (both days inclusive).
In case of any queries, you may refer the Frequently Asked Questions (FAQs) for Shareholders and e-voting user manual for Shareholders available at the download section of www.evoting.nsdl.com or call on toll free no.: 1800-1020-990 or send a request to Ms. Pallavi Mhatre, Manager, NSDL, at e-mail id: evoting@nsdl.com.

For Edelweiss Financial Services Limited
Sd/-
Tarun Khurana
Company Secretary
Membership No. A12344
Mumbai, September 4, 2024

WELSPUN LIVING
(Formerly Welspun India Limited)
CIN: L17100G1985PLC033271

Regd. Office: Welspun City, Village Versamed, Taluka Anjar, Dist. Kutch, Gujarat - 370110
Tel: +91 2836 661111 Fax: +91 2836 279010
Corp. Office: Welspun House, 6th Floor, Kamala City, Senapati Bapat Marg, Lower Parel (West), Mumbai, Maharashtra - 400013 Tel: +91 22 24980020 E-mail: companyscretary\_wil@welspun.com Web: www.welspunliving.com

NOTICE

Notice is hereby given that the 39th Annual General Meeting ("AGM") of the members of the Company will be held on Thursday, September 26, 2024 at 11.00 a.m. through Video Conferencing ("VC") / Other Audio Visual Means ("OAVM") to transact the business, as set out in the Notice of the AGM only through e-voting facility.

The AGM will be held only through VC / OAVM in compliance with the provisions of the Companies Act, 2013 and circulars issued by the Ministry of Corporate Affairs and SEBI. The facility for appointment of proxy will not be available for the AGM. The instructions for joining the AGM electronically are provided in the Notice of the AGM.

In Compliance with the General Circular No. 10/2022 dated December 28, 2022, read with earlier Circulars issued from time to time by the Ministry of Corporate Affairs (MCA) along with the clarification issued on September 25, 2023 and Circular SEBI/HO/CFD/POD-2/P/2023/167 dated October 7, 2023 read with earlier Circulars issued from time to time by the SEBI (hereinafter collectively referred to as "the Circulars"), electronic copies of the Notice of the AGM and the Annual Report 2023-24 have been sent to all the members whose e-mail IDs are registered with the Company/ Depository Participant(s). These documents are also available on the website of the Company at www.welspunliving.com and on BSE Limited and National Stock Exchange of India Limited at www.bseindia.com and www.nseindia.com respectively, and on the website of the National Securities Depositories Limited at www.evoting.nsdl.com. The Company has completed the dispatch of Notice of AGM and the Annual Report 2023-24 through electronic mode on September 04, 2024 to all the eligible members of the Company.

Members who have not registered their e-mail addresses are requested to register their e-mail addresses with respective depository participant(s) and members holding share in physical mode are requested to update their e-mail addresses with Company's Registrar and Share Transfer Agent, Link Intime India Private Limited at m.helpdesk@linkintime.co.in. Members holding share in physical form or dematerialized form, as on the cut-off date i.e. Thursday, September 19, 2024, may cast their votes electronically on the business as set forth in the Notice of the AGM through the electronic voting system of NSDL ("remote e-voting"). The Company has appointed Mr. Sunil Zore of M/s. SPZ & Associates, Company Secretaries (Certificate of Practice No. 11837), Mumbai as Scrutinizer to scrutinize the voting and remote e-voting process.

The details of remote e-voting process are as under:
(a) The Company has completed the dispatch of Notice of AGM on September 04, 2024 and the business as set forth in the Notice of the AGM may be transacted through remote e-voting and e-voting system at the AGM;

- (b) Remote e-voting will commence on Sunday, September 22, 2024 (9:00 a.m.) and ends on Wednesday, September 25, 2024 (5:00 p.m.);
(c) The Cut-Off Date for determining the eligibility to vote by remote e-voting or by e-voting system at the AGM shall be Thursday, September 19, 2024;
(d) Remote e-voting module will be disabled on Wednesday, September 25, 2024 at 5:00 p.m. i.e., remote e-voting will not be allowed beyond the said date and time;
(e) Members may note that the facility for voting will also be made available during the AGM, and those Members who will attend the AGM through VC/OAVM facility and have not cast their vote on the Resolutions through remote e-Voting and are otherwise not barred from doing so, shall be eligible to vote through e-Voting system during the AGM;
(f) The voting rights of members shall be in proportion to their shareholding as on the cut-off date of September 19, 2024;
(g) Any person, who acquires shares of the Company and becomes member of the Company after dispatch of the notice and holds shares as of the cut-off date i.e. September 19, 2024, may obtain the login ID and password by sending a request at evoting@nsdl.co.in or to the Company/Registrar & Transfer Agent. However, if you are already registered with NSDL or CSDL for remote e-voting then you can use your existing user ID and password for casting your vote.

(h) A person, whose name is recorded in the register of members or in the register of beneficial owners maintained by the depositories as on the cut-off date only shall be entitled to vote on the resolutions to be passed at AGM.

(i) The members who have cast their vote by remote e-voting prior to the AGM may also attend the AGM, through VC/OAVM, but shall not be entitled to cast their vote again.

(j) Notice of the AGM and procedure for remote e-voting is available on the Company's website www.welspunliving.com and the website of NSDL at www.evoting.nsdl.com;

(k) Members may contact Mr. Shashikant Thorat, Company Secretary, at 7th Floor, Welspun House, Kamala Mills Compound, Senapati Bapat Marg, Lower Parel, Mumbai - 400013, or email at companyscretary\_wil@welspun.com or call on +91 (022) 66136000 between 11:00 a.m. and 6:00 p.m. on any working day.

All grievances connected with the facility for voting by electronic means may be addressed to NSDL helpdesk by sending a request at evoting@nsdl.co.in or call at toll free no.: 022-4886 7000 or 022-24997000.

Notice to the shareholders who have not en-cashed dividend for last seven consecutive years.
Pursuant to the provisions of Section 124(6) of the Companies Act, 2013 read with the Investor Education and Protection Fund Authority (Accounting, Auditing, Transfer and Refund) Rules, 2016 which have come into effect from September 7, 2016 and amended from time to time, it is to inform to those shareholders who have not en-cashed the dividend or whose dividend remained unclaimed for last seven consecutive years that those shares shall be transferred to the "Investor Education and Protection Fund" (IEPF) i.e. a fund constituted by the Government of India under Section 125 of the Companies Act, 2013. The names of such shareholders and their folio number or DP ID - Client ID will be available on the website of the Company at www.welspunliving.com.

To claim unpaid / unclaimed dividend or in case you need any information/clarification, please write to or contact to the Company's Registrars and Transfer Agent or The Company Secretary of the Company at the Registered Office or at the Corporate Office address.
For Welspun Living Limited
(Formerly Welspun India Limited)
Sd/-
Shashikant Thorat
Company Secretary
Mumbai, September 04, 2024

CREMICA
ENGLISH OVEN

MRS. BECTORS FOOD SPECIALITIES LIMITED
CIN: L74899PB1985PLC033417
Registered Office: Theing Road, Phillaur, Jalandhar 144 410, Punjab, India
Tel No: 01826-225418, Email: atul.sud@bectorsfoods.com, Website: www.bectorsfoods.com

NOTICE TO THE MEMBERS OF THE 29TH (TWENTY NINTH) ANNUAL GENERAL MEETING TO BE HELD THROUGH VIDEO CONFERRING (VC)/OTHER AUDIO-VISUAL MEANS (OAVM) AND INFORMATION REGARDING BOOK CLOSURE DATE FOR FINAL DIVIDEND

The Twenty-Ninth Annual General Meeting ("AGM") of the Company will be held on Friday, 27th day of September, 2024 at 11.00 a.m. IST through VC / OAVM, in compliance with all the applicable provisions of the Companies Act, 2013 and the Rules made thereunder and the SEBI (Listing Obligations and Disclosure Requirements) Regulations, 2015 read with all applicable circulars on the matter issued by the Ministry of Corporate Affairs (MCA) and Securities and Exchange Board of India (SEBI) to transact the business set forth in the Notice of the AGM.

The Notice of the AGM along with the Annual Report for Financial Year 2023-24 is being sent to all those members whose email ids are registered with the Company/Registrar and Share Transfer Agent/Depository Participants. The Notice of the AGM and the Annual Report will also be available on the Company's website at www.bectorsfoods.com and on the websites of the Stock Exchanges i.e. BSE Limited at www.bseindia.com and the National Stock Exchange of India Limited at www.nseindia.com and on the website of Link Intime India Private Limited at https://www.linkintime.co.in. Members can attend the AGM through VC / OAVM facility only or view the live webcast at https://www.linkintime.co.in. The instructions for joining the AGM are provided in the Notice of the AGM. Members attending the Meeting through VC/OAVM shall be counted for the purposes of quorum under Section 103 of the Companies Act, 2013.

Members are requested to contact the Depository Participants in case of shares held in electronic form or the Company's Registrar and Transfer Agent, Link Intime India Private Limited, in case the shares are held in physical form for validating/ updating their email address and mobile nos. Members who have not registered their e-mail address may get their email address and mobile number registered with Link Intime India Private Limited, by visiting the https://web.linkintime.com/EmailReg/Email\_Register.html or if the shares are in Demat form they can contact their DP. In case of any queries, Members may write to instameet@linkintime.co.in. Alternatively, Members may send an e-mail request to the email id delhi@linkintime.co.in along with scanned copy of the signed request letter providing the email address, mobile number, self-attested PAN copy and Client Master copy in case of electronic folio and copy of share certificate in case of physical folio. Members are requested to note the following contact details for addressing queries/grievances, if any:

M/S Link Intime India Pvt Ltd., Noble Heights, 1ST Floor, Plot NH 2 C-1 Block LSC, Near Savitri Market, Janakpuri, New Delhi - 110058, Email: delhi@linkintime.co.in, Phone: 011-41410592-94, Fax: 011-41410591.

Members will have an opportunity to cast their vote(s) remotely on the business as set forth in the Notice of the AGM through remote voting. The manner of remote e-voting for members holding shares in dematerialised mode, physical mode and members who have not registered their email addresses is provided in the Notice of the AGM. The facility for e-voting will also be provided at the AGM and Members attending the AGM, who have not cast their votes by remote e-voting, will be able to vote at the meeting.

The remote e-voting facility will be available during the following voting period: Commencement of remote e-voting; Tuesday, the 24th Day of September, 2024 (9:00 a.m. IST)

End of remote e-voting; Thursday, the 26th day of September, 2024 (5:00 p.m. IST)
The remote e-voting will not be allowed beyond the aforesaid date and time and the remote e-voting module shall be forthwith disabled by Link Intime India Private Limited upon expiry of the aforesaid period.

Members attending the AGM who have not cast their vote(s) by remote e-voting will be able to vote electronically at the AGM.

A person whose name is recorded in the Register of Members as on the Cut-off Date, i.e. September 20, 2024 only shall be entitled to avail the facility of remote e-voting or for voting through Instameet.

The Board of Directors at its Meeting held on May 30, 2024 has recommended a Final Dividend of Rs.2.00/- per share of face value of Rs. 10 each. The Company has fixed Friday, September 20, 2024 as "Record Date" for determining entitlement of members to dividend and the Register of Members will be closed for the purpose of final dividend for FY 2023-24 from Saturday, the 21st day of September, 2024 to Friday, the 27th day of September, 2024 (both days inclusive). The final dividend, if approved, by the Members at the AGM, will be paid electronically to Members who have updated their bank account details for receiving dividend through electronic means. For Members who have not updated their bank account details, dividend warrants/demand drafts will be sent to them subject to availability of postal services. To avoid delay in receiving dividend, members are requested to update their bank details with their Depository Participants, where shares are held in dematerialised mode, and with Link Intime India Private Limited, where the shares are held in physical mode.

Pursuant to the Income Tax Act, 1961, as amended by Finance Act 2020, dividend income is taxable in the hands of Members and the Company is required to deduct tax at source from dividend paid to Members at the prescribed rates. Members are also requested to note that pursuant to the provisions of the Finance Act, 2020, the Company would be required to deduct tax at source (TDS) at the prescribed rates in respect of payment of dividend to its Members, resident as well as non-resident, if so approved by the shareholders of the Company at the AGM. For more details Members are requested to refer the dividend related information provided in the Notice of the AGM.

To enable compliance with respect to TDS, members are requested to complete and/or update residential status, PAN, Category with their DPs or in case of shares held in physical form with the Company/Registrar and Transfer Agent latest by 05:00 p.m. IST on Friday, September 20, 2024.

Members are requested to carefully read the Notice of the AGM and in particular, instructions for joining the AGM, manner of casting vote through remote e-voting or voting at the AGM.
For Mrs. Bectors Food Specialities Limited
Sd/-
Atul Sud
Company Secretary and Compliance Officer

Date: 04.09.2024
Place: Phillaur

LUMAX
LUMAX INDUSTRIES LIMITED
CIN: L74899DL1981PLC012804

Regd. Office: 2nd Floor, Harbans Bhawan-II, Commercial Complex, Nangal Raya, New Delhi- 110046 Tel: 011 49857832
Website: www.lumaxworld.in/lumaxindustries, Email: lumaxshare@lumaxmail.com

NOTICE OF 43rd ANNUAL GENERAL MEETING OF LUMAX INDUSTRIES LIMITED & E-VOTING INFORMATION

NOTICE is hereby given that 43rd (Forty Third) Annual General Meeting ("AGM") of the members of Lumax Industries Limited ("the Company") will be held on Friday, September 27, 2024 at 03:00 P.M. (IST) through Video Conferencing ("VC") / Other Audio-Visual Means ("OAVM"), in compliance with the applicable provisions of the Companies Act, 2013 read with the circulars issued by Ministry of Corporate Affairs ("MCA") and Securities and Exchange Board of India ("SEBI"), to transact the business(es), as set out in the Notice of AGM, without physical presence of the Members at a common venue.

The Company has sent the Notice of 43rd AGM and Annual Report for the Financial Year 2023-24 only through electronic mode on Wednesday, September 04, 2024 to Members whose e-mail addresses are registered with the Depositories i.e., National Securities Depository Limited ("NSDL") or Central Depository Services Limited ("CDSL") / Registrar and Share Transfer Agent ("RTA") i.e., Kin Technology Limited /the Company.

Members may note that the aforesaid Notice and Annual Report of Financial Year 2023-24 are also available at the website of the Company (www.lumaxworld.in/lumaxindustries), on the website of Stock Exchanges (i.e. www.bseindia.com and www.nseindia.com) and on the website of NSDL (www.evoting.nsdl.com).

Pursuant to Section 108 of the Companies Act, 2013 read with Rule 20 of the Companies (Management and Administration) Rules, 2014, as amended from time to time and other applicable provisions of the Companies Act, 2013 and Regulation 44 of SEBI (Listing Obligations and Disclosure Requirements) Regulations, 2015 and Secretarial Standards on General Meeting ("SS-2") issued by the Institute of Company Secretaries of India, the Company is pleased to provide facility to its members, to cast their vote on all the Resolutions set forth in the Notice convening the AGM using electronic voting system ("remote e-voting"), provided by NSDL. The detailed procedure/instructions in this respect have been provided in notes to the Notice of AGM.

The members of the Company, holding shares either in physical form or in dematerialized form, as on the Cut-off date i.e., Saturday, September 21, 2024, may cast their vote electronically. The e-voting period shall commence on Tuesday, September 24, 2024 (9:00 A.M. IST) and end on Thursday, September 26, 2024 (5:00 P.M. IST). The e-voting module shall be disabled by NSDL for voting after 05:00 P.M. (IST) on Thursday, September 26, 2024. Those who are not Members on the cut-off date should accordingly treat the AGM Notice for information purposes only. Once the vote on a resolution is cast by the member, he/she shall not be allowed to change it subsequently. The voting rights of Members shall be in proportion to the shares held by them in the total paid-up Equity Share Capital of the Company as on the cut-off date. Members who have already cast their votes through remote e-Voting prior to the AGM may attend the AGM but shall not be entitled to cast their votes again. Members attending the AGM who have not cast their votes through remote e-Voting shall be able to exercise their voting rights during the AGM.

Any person, who acquires shares and become member of the Company after dispatch of the notice and holding shares on the Cut-off date i.e., Saturday, September 21, 2024 may obtain the login ID and password by sending a request at evoting@nsdl.co.in. However, if you are already registered with NSDL for e-voting then you can use your existing user ID and password to cast your vote.

The Company has appointed Mr. Maneesh Gupta, Practicing Company Secretary, New Delhi (Membership No. FCS 4982) as the Scrutinizer to scrutinize the e-voting process in a fair and transparent manner.

Members, who would like to express their views or ask questions during the AGM, may register themselves as a speaker by sending a request from their registered email address to lumaxshare@lumaxmail.com, mentioning their name, DP ID and Client ID/ folio number, PAN and mobile number at least 7 days prior to the date of AGM i.e. by Friday, September 20, 2024 by 5:00 P.M. (IST). Only those Members, who have registered themselves as a speaker, will be allowed to express their views/ask questions during the AGM depending upon availability of time. The Company reserves the right to restrict the number of questions and number of speakers depending on the availability of time at the AGM.

Members who need assistance before or during the AGM with use of technology or in case of any queries or issues or grievances pertaining to e-voting, may please refer to Help/FAQ section /available at www.evoting.nsdl.com or call on toll free no.: 022-24997000 or send a request at evoting@nsdl.co.in. Alternatively, Members may also write to the Company Secretary of the Company at the email ID: lumaxshare@lumaxmail.com.

For Lumax Industries Limited
Raajesh Kumar Gupta
Executive Director and Company Secretary
Place: Gurugram
Date: September 04, 2024
ICSI Membership No. A- 8709

www.lumaxworld.in

# ਹਲਕਾ ਫਤਿਹਗੜ੍ਹ ਚੂੜੀਆਂ ਨੂੰ ਖੂਬਸੂਰਤ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ : ਚੇਅਰਮੈਨ ਬਲਬੀਰ ਸਿੰਘ ਪੰਨੂੰ ਧੀਰ ਵਿਖੇ 70 ਸੈਲਰ ਲਾਈਟਾਂ ਦਾ ਕੀਤਾ ਉਦਘਾਟਨ



ਬੀ.ਐਸ.ਬੁਝਵਾਲਾ ਬਟਾਲਾ, 4 ਸਤੰਬਰ: ਹਲਕਾ ਫਤਿਹਗੜ੍ਹ ਚੂੜੀਆਂ ਦੇ ਵਿਚਾਰਜ ਸ.ਬਲਬੀਰ ਸਿੰਘ ਪੰਨੂੰ ਚੇਅਰਮੈਨ ਕਲਪ ਵਲੋਂ ਹਲਕੇ ਦੀ ਕਾਇਆ ਕਲਪ ਕਰਨ ਲਈ ਪਿਛਲੇ ਸਮੇਂ ਤੋਂ ਲਗਾਤਾਰ ਮਿਹਨਤ ਕੀਤੀ ਜਾ ਰਹੀ ਹੈ ਅਤੇ ਹਰੇਕ ਪਿੰਡ ਤੱਕ ਖੁਦ ਪਹੁੰਚ ਕਰ ਕੇ ਲੋਕਾਂ ਦੀਆਂ ਜ਼ਰੂਰਤਾਂ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ ਹੀ ਬੀਤੇ ਦਿਨ ਉਹਨਾਂ ਵਲੋਂ ਹਲਕੇ ਦੇ ਪਿੰਡ ਧੀਰ ਵਿੱਚ ਲਗਭਗ 70 ਸੈਲਰ ਲਾਈਟਾਂ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ

ਗਿਆ। ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੰਧਤ ਕਰਦੇ ਹੋਏ ਚੇਅਰਮੈਨ ਬਲਬੀਰ ਸਿੰਘ ਪੰਨੂੰ ਨੇ ਦੱਸਿਆ ਕਿ ਹਲਕਾ ਵਿਚਾਰਜ ਦੇ ਨਾਤੇ ਸਾਰੇ ਹਲਕਾ ਵਾਸੀ ਉਹਨਾਂ ਦੇ ਪਰਿਵਾਰਕ ਮੈਂਬਰ ਵਜੋਂ ਹਨ ਇਸ ਲਈ ਉਹਨਾਂ ਵਲੋਂ ਹਲਕਾ ਵਾਸੀਆਂ ਦੀਆਂ ਮੁਸਕਿਲਾਂ ਪਹਿਲ ਦੇ ਆਪਾਰ ਤੋਂ ਹੱਲ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਹਲਕੇ ਨੂੰ ਖੂਬਸੂਰਤ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਹਰੇਕ ਪਿੰਡ ਵਿੱਚ ਸੀਵੇਜ ਸਿਸਟਮ, ਪੱਕੀਆਂ ਗਲੀਆਂ, ਪੱਕੀਆਂ ਲਿੰਕ ਸੜਕਾਂ, ਸੌਖਣੀ ਲਾਈਟਾਂ, ਨੌਜਵਾਨਾਂ ਲਈ ਜਿਮ ਸਮੇਤ ਹਰ ਪ੍ਰਕਾਰ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਕਿਉਂਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦਾ ਸੁਪਨਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਹੈ ਜਿਸ ਸਬੰਧੀ ਉਹਨਾਂ ਵਲੋਂ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ ਹੈ ਅਤੇ ਜਿਥੇ ਲੋਕਾਂ ਦੀਆਂ ਮੁਸਕਿਲਾਂ ਹੱਲ ਕੀਤੀਆਂ ਜਾ ਰਹੀਆਂ ਹਨ ਉਥੇ ਆਪ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਵੀ ਹਲਕੇ ਦੇ ਘਰ ਘਰ ਤੱਕ ਪਹੁੰਚਾਈਆਂ ਜਾ ਰਹੀਆਂ ਹਨ। ਇਸ ਮੌਕੇ ਕਮਜ਼ੀਰ ਸਿੰਘ ਬਰਾੜ ਪੀ ਏ, ਰਵਿੰਦਰ ਸਿੰਘ ਗਿੱਲ, ਜਗਜੀਤ ਸਿੰਘ ਜੱਗਰ, ਰਘਬੀਰ ਸਿੰਘ ਅਠਵਾਲ, ਹਰਪ੍ਰੀਤ ਸਿੰਘ ਰੰਧਾਵਾ, ਗਗਨ ਕੋਟਲਾ ਬਰਮਾ, ਕਰਨ ਬਾਠ, ਹਰਵਿੰਦਰ ਸਿੰਘ ਸੋਨੂ, ਪਾਲ ਸਿੰਘ, ਮੌਜਾ ਸਿੰਘ, ਹਰਵਿੰਦਰ ਸਿੰਘ, ਦੀਪ ਸਿੰਘ, ਬਬਲੂ ਸਿੰਘ, ਨੀਲੂ ਸਿੰਘ, ਲੋਭਜਵਾਲਾ ਦਰਸਨ ਸਿੰਘ, ਬੀਰ ਸਿੰਘ, ਰਣਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੀਨੀਅਰ ਆਗੂ ਅਤੇ ਪਿੰਡ ਵਾਸੀ ਹਾਜ਼ਰ ਸਨ।

# ਸਰਕਾਰੀ ਪ੍ਰਾਇਮਰੀ ਸਕੂਲ ਖੋਜਕੀਪੁਰ 'ਚ ਟੀਚਰ ਸਟਾਫ਼ ਦੀ ਘਾਟ ਸਬੰਧੀ ਬੀਪੀਐੱਚ ਨੂੰ ਦਿੱਤਾ ਮੰਗ ਪੱਤਰ



ਕਮਲਵੀਰ ਸਿੰਘ ਆਦਮਪੁਰ, 4 ਸਤੰਬਰ : ਆਦਮਪੁਰ ਬਲਾਕ ਦੇ ਪਿੰਡ ਖੋਜਕੀਪੁਰ ਵਿਖੇ ਤਕਰੀਬਨ ਇਕ ਸਾਲ ਤੋਂ ਵੱਧ ਦੇ ਸਮੇਂ ਤੋਂ ਸਰਕਾਰੀ ਪਾ ਪ੍ਰਾਇਮਰੀ ਸਕੂਲ ਵਿੱਚ ਟੀਚਰ ਸਟਾਫ਼ ਦੀ ਘਾਟ ਹੈ ਇਕ ਸਾਲ ਤੋਂ ਇਕ ਹੀ ਟੀਚਰ ਵਲੋਂ ਸਕੂਲ ਦਾ ਸਾਰਾ ਕੰਮ-ਕਾਰ ਕੀਤਾ ਜਾ ਰਿਹਾ ਹੈ ਜੋ ਕਿ ਮੁਸ਼ਕਲ ਹੈ। ਇਸ ਸਬੰਧੀ ਸਕੂਲ ਮੇਨੇਜਮੈਂਟ ਕਮੇਟੀ ਮੈਂਬਰਾਂ ਤੋਂ ਸਕੂਲ ਵਿਚ ਪੜ੍ਹਦੇ ਬੱਚਿਆਂ ਦੇ ਸਮੂਹ ਮਾਪਿਆਂ ਵਲੋਂ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਦਖ਼ਤ ਦੇਣੇ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ

# ਵਿਧਾਇਕ ਸੁਖਵੀਰ ਮਾਈਸਰਖਾਨਾ ਨੇ ਵਿਧਾਨ ਸਭਾ 'ਚ ਚੁੱਕਿਆ ਮੌੜ ਮੰਡੀ ਦੇ ਸੀਵੇਰੇਜ਼ ਦਾ ਮਸਲਾ

ਰਾਧੇ ਸ਼ਾਮ ਜੈਨ ਮੌੜ ਮੰਡੀ, 4 ਸਤੰਬਰ : ਮੌੜ ਮੰਡੀ ਦੇ ਬਿਲਕੁਲ ਖਤਮ ਹੋ ਚੁੱਕੇ ਸੀਵੇਰੇਜ਼ ਦੇ ਮਸਲੇ ਦੀ ਗੂੰਜ ਹੁਣ ਵਿਧਾਨ ਸਭਾ ਵਿਚ ਵੀ ਪਹੁੰਚੀ ਹੈ। ਸਰਕਾਰ ਦੇ ਤਿੰਨ ਦਿਨਾਂ ਦੇ ਇਜ਼ਲਾਸ ਦੌਰਾਨ 3 ਸਤੰਬਰ ਨੂੰ ਹਲਕਾ ਮੌੜ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਮੌੜ ਮੰਡੀ ਦੇ ਸੀਵੇਰੇਜ਼ ਦੇ ਮਸਲੇ ਨੂੰ ਵਿਧਾਨ ਸਭਾ ਵਿਚ ਉਠਾਉਣ ਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਮੌੜ ਮੰਡੀ ਦੇ ਸੀਵੇਰੇਜ਼ ਸਿਸਟਮ ਦੀ ਹਾਲਤ ਜਲਦੀ ਤੋਂ ਜਲਦੀ ਸੁਧਾਰੀ ਜਾਵੇ ਅਤੇ ਜੋ 23 ਕਰੋੜ 90 ਲੱਖ ਦੀ ਗ੍ਰਾਂਟ ਪਾਸ ਹੋਈ ਹੈ ਉਸ ਨੂੰ ਜਲਦੀ ਤੋਂ ਜਲਦੀ ਜਾਰੀ ਕਰਕੇ ਸੀਵੇਰੇਜ਼ ਦਾ ਕੰਮ ਚਲਾਇਆ ਜਾਵੇ। ਵਿਧਾਇਕ ਨੇ ਵਿਧਾਨ ਸਭਾ ਵਿਚ ਬੋਲਦੇ ਹੋਏ ਕਿਹਾ ਕਿ ਮੌੜ ਮੰਡੀ ਦਾ ਸੀਵੇਰੇਜ਼ ਬਿਲਕੁਲ ਖਤਮ ਹੋ ਚੁੱਕਾ ਹੈ। ਸੀਵੇਰੇਜ਼ ਦਾ ਗੰਦਾ ਪਾਣੀ ਸ਼ਹਿਰ ਦੀਆਂ ਗਲੀਆਂ ਵਿਚ ਬਦਬੂ ਮਾਰਦਾ ਫਿਰਦਾ ਹੈ। ਪੀਣ ਵਾਲੇ ਪਾਣੀ ਵਿਚ ਵੀ ਸੀਵੇਰੇਜ਼ ਦਾ ਪਾਣੀ ਮਿਕਸ ਹੋ

# ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਮਨਾਇਆ



ਮੁਲਕੀਤ ਸਿੰਘ ਦੁਆਰਾ ਰਚੀ ਬਾਣੀ ਅਤੇ ਗੜ੍ਹਦੀਵਾਲਾ 4 ਸਤੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸ. ਰਹਿਜੰਦਰ ਸਿੰਘ ਧਮੀ ਅਤੇ ਸਕੱਤਰ (ਵਿੱਦਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਹੀ ਅਗਵਾਈ ਹੇਠ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ' ਮਨਾਇਆ ਗਿਆ। ਇਸ ਮੌਕੇ ਕਾਲਜ ਮੈਂਬਰ ਜਠਿੰਦਰ ਅਤੇ ਧਰਮ ਅਧਿਆਪਕ ਵਿਭਾਗ ਵੱਲੋਂ ਗੁਰੂ ਸਾਹਿਬਾਨ

# ਜਨ ਸੁਣਵਾਈ ਕੈਂਪਾਂ ਰਾਹੀਂ ਪੁਸ਼ਾਸਨ ਦੀ ਲੋਕਾਂ ਨਾਲ ਨੇੜਤਾ ਹੋਰ ਵਧੀ : ਡਿਪਟੀ ਕਮਿਸ਼ਨਰ ਕਿਰਾ, ਸਰਕਾਰੀ ਦਫ਼ਤਰਾਂ ਵਿੱਚ ਵੀ ਖੱਲ ਖੁਲਾਈ ਨਹੀਂ ਹੋਣ ਦਿੱਤੀ ਜਾ ਰਹੀ



ਸੁਖਮਿੰਦਰ ਗਿੱਲ ਮੰਗ, 4 ਸਤੰਬਰ : ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲ੍ਹਾ ਪੁਸ਼ਾਸਨ ਮੰਗ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਜਾ ਕੇ ਹੱਲ ਕਰਨ ਲਈ ਲਗਾਤਾਰ ਯਤਨਸ਼ੀਲ ਹੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪਿੰਡ-ਪਿੰਡ ਕੈਂਪ ਲਗਾਏ ਜਾ ਰਹੇ ਹਨ ਅਤੇ ਅਧਿਕਾਰੀ ਖੁਦ ਕੈਂਪਾਂ ਦਾ ਦੌਰਾ ਕਰ ਰਹੇ ਹਨ। ਜਨ ਸੁਣਵਾਈ ਕੈਂਪਾਂ ਰਾਹੀਂ ਪੁਸ਼ਾਸਨ ਦੀ ਲੋਕਾਂ ਨਾਲ ਨੇੜਤਾ ਹੋਰ ਵਧੀ ਹੈ। ਸਰਕਾਰੀ ਦਫ਼ਤਰਾਂ ਵਿੱਚ ਵੀ ਆਮ ਲੋਕਾਂ ਨੂੰ ਕਿਸੇ ਵੀ ਪੁਸ਼ਾਸਨ ਦਾ ਸਾਹਮਣਾ ਨਾ ਕਰਨਾ ਪਵੇ ਇਸ ਸਬੰਧੀ ਵੀ ਵਿਭਾਗਾਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਪਹਿਲਾਂ ਤੋਂ ਜਾਰੀ ਕੀਤੇ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ ਸ਼੍ਰੀ ਸਾਰੰਗਲ ਨੇ ਦੱਸਿਆ ਕਿ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ 27 ਸਤੰਬਰ ਤੱਕ ਦੇ ਜਨ ਸੁਣਵਾਈ ਕੈਂਪਾਂ ਦਾ ਵੇਰਵਾ ਜਾਰੀ ਕੀਤਾ ਗਿਆ ਹੈ, ਇਹਨਾਂ ਕੈਂਪਾਂ ਦੀ ਅਗਵਾਈ ਉਹ ਖੁਦ ਕਰ ਰਹੇ ਹਨ। ਪਿੰਡਾਂ ਦੇ ਕਲੰਡਰ ਬਣਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਸਬੰਧੀ ਪ੍ਰਾਪਤ ਪ੍ਰਤੀਬੇਧਨਤਾ ਨੂੰ ਨਿਪਟਾਰਾ ਕੀਤਾ ਜਾ ਰਿਹਾ ਹੈ, ਜਿਨ੍ਹਾਂ

# ਅਕਾਉਟੈਟ ਵੈਲਫੇਅਰ ਸੁਸਾਇਟੀ ਵੱਲੋਂ ਕੱਚਾ ਆੜਤੀਆ ਐਸੋਸੀਏਸ਼ਨ ਦੇ ਨਵ ਨਿਯੁਕਤ ਪ੍ਰਧਾਨ ਦਾ ਸਵਾਗਤ

ਇਸ ਮੌਕੇ ਸੈਕਟਰੀ ਸੁਖਪਾਲ ਸਿੰਘ, ਕੈਸ਼ੀਅਰ ਅਸਵਨੀ ਪੁਰਬੀ, ਦਰਸ਼ਨ ਧਮੀਜਾ, ਸੰਦੀਪ ਬਜਾਜ, ਵਿਕਾਸ ਖੇਡਾ, ਪਰਮਜੀਤ ਸਿੰਘ, ਸਤਪਾਲ, ਸੁਭਾਸ਼ ਖੱਨਾ ਆਦਿ ਵੀ ਹਾਜ਼ਰ ਸਨ।

# ਐਸਡੀਐਮ ਅਨਮੋਜੋਤ ਕੌਰ ਵੱਲੋਂ ਮਹਿੰਦਪੁਰ ਕਰੈਸ਼ਰ ਦੀ ਚੈਕਿੰਗ



ਵੱਲੋਂ ਕੋਈ ਰੱਫ ਮਿਟਰੀਅਲ ਆਉਣਾ ਹੈ ਤਾਂ ਉਹ ਪਿੰਡ ਦੇ ਰਸਤਿਆਂ ਤੋਂ ਨਾ ਲਿਆਇਆ ਜਾਵੇ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵਲੋਂ ਸ਼ਿਕਾਇਤ ਕੀਤੀ ਕਿ ਵਿਮਾਚਲ ਵੱਲੋਂ ਜੋ ਵੀ ਰੱਫ ਮਿਟਰੀਅਲ ਆਉਂਦਾ ਹੈ ਤਾਂ ਉਸਨੂੰ ਪਿੰਡਾਂ ਦੇ ਰਸਤਿਆਂ ਤੋਂ ਲੈ ਕੇ ਜਾਣ ਕਾਰਨ ਸੜਕ ਦੁਰਘਟਨਾਵਾਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਉਪਰੰਤ ਐਸ.ਡੀ.ਐਮ ਵੱਲੋਂ ਖੋਜਾ ਕਮਲਟ ਨਾਲ ਲੱਗਦੇ ਹੋਰ ਇਲਾਕਿਆਂ ਦਾ ਦੌਰਾ ਵੀ ਕੀਤਾ ਗਿਆ ਅਤੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਕਾਰਨਪੁਰ ਖੂਰੀ ਤੋਂ ਖੋਜਾ ਕਮਲਟ ਤੋਂ ਲੈ ਕੇ ਵਿਮਾਚਲ ਪੁੱਜਣ ਤੱਕ ਦੀ ਸਰਬੰਦ ਦਾ ਪ੍ਰਸਤਾਵ ਪਹਿਲਾਂ ਹੀ ਸਰਕਾਰ ਨੂੰ ਭੇਜਿਆ ਜਾ ਚੁੱਕਿਆ ਹੈ, ਜਿਸ ਦਾ ਕੰਮ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਕਰੈਸ਼ਰ ਮਾਲਕਾਂ ਨੂੰ ਦਸਤਾਵੇਜ਼ ਦੀ ਸਮੀਖਿਆ ਕਰਦਿਆਂ ਕਿਹਾ ਕਿ ਕਰੈਸ਼ਰ ਨੂੰ ਕੇਵਲ ਨਿਯਮ ਤਹਿਤ ਹੀ ਚਲਾਇਆ ਜਾਵੇ ਅਤੇ ਜਦੋਂ ਵੀ ਵਿਮਾਚਲ

ਦਾ ਨਿਰੀਖਣ ਕਰਨ ਉਪਰੰਤ ਮਹਿੰਦਪੁਰ ਪਿੰਡ ਵਿਖੇ ਸਥਿਤ ਨੀਲਮ ਕਰੈਸ਼ਰ ਦਾ ਅਚਰਜੇਤ ਨਿਰੀਖਣ ਕੀਤਾ ਜਿੱਥੇ ਉਨ੍ਹਾਂ ਕਰੈਸ਼ਰ ਦੇ ਸਾਰੇ ਦਸਤਾਵੇਜ਼ ਸਮੇਤ ਕਰੈਸ਼ਰ ਦਾ ਡੋਪ ਵੀ ਚੈਕ ਕੀਤਾ। ਇਸ ਮੌਕੇ ਉਨ੍ਹਾਂ ਕਰੈਸ਼ਰ ਦੇ ਵੱਖ-ਵੱਖ ਦਸਤਾਵੇਜ਼ ਦੀ ਸਮੀਖਿਆ ਕਰਦਿਆਂ ਕਿਹਾ ਕਿ ਕਰੈਸ਼ਰ ਨੂੰ ਕੇਵਲ ਨਿਯਮ ਤਹਿਤ ਹੀ ਚਲਾਇਆ ਜਾਵੇ ਅਤੇ ਜਦੋਂ ਵੀ ਵਿਮਾਚਲ

# ਮਿੱਠੂਸਪਲ ਕਾਰਪੋਰੇਸ਼ਨ ਚੰਡੀਗੜ੍ਹ ਈ-ਟੈਂਡਰ ਨੋਟਿਸ

ਕੰਮ ਦਾ ਨਾਮ	ਬੋਲੀ ਸਮਾਂ ਸਾਰਣੀ (ਅਨੁਸਾਰੀ)	ਤਕਨੀਕੀ ਬੋਲੀ ਖੁੱਲਣ ਦੀ ਮਿਤੀ (ਅਨੁਸਾਰੀ)
<b>ਕਾਰਜਕਾਰੀ ਇੰਜੀਨੀਅਰ, ਬਿਜਲੀ ਮੰਡਲ</b>		
1. ਮਾਲੀਆ ਮੁਖੀ ਅਧੀਨ ਬੁਝ ਮੰਜਲੀ ਪਾਰਕਿੰਗ, ਸੈਕਟਰ 17, ਚੰਡੀਗੜ੍ਹ ਵਿਖੇ ਲੱਗੀਆਂ 8 ਲਿਫਟਾਂ ਦਾ 2024 ਤੋਂ 2027 ਲਈ ਵਿਆਪਕ ਰੱਖ-ਰਖਾਅ (ਮੁੜ ਸੱਦਾ)	03.09.2024 ਤੋਂ 13.09.2024	13.09.2024 ਦੁਪਹਿਰ 12.00 ਵਜੇ

ਨੋਟ:-1) ਟੈਂਡਰ ਨੋਟਿਸ ਸਮੇਤ ਨਿਯਮ ਅਤੇ ਸ਼ਰਤਾਂ ਵੈਬਸਾਈਟ [www.chandigarh.gov.in](http://www.chandigarh.gov.in) ਜਾਂ [etenders.chd.nic.in](http://etenders.chd.nic.in) ਤੇ ਉਪਲੱਬਧ/ਅਪਲੱਡ ਕਰਵਾਏ।

ਕਾਰਜਕਾਰੀ ਇੰਜੀਨੀਅਰ ਬਿਜਲੀ ਮੰਡਲ, ਐਮ.ਸੀ. ਨਿਊ ਡੈਲੀਕਸ ਬਿਲਡਿੰਗ, ਕਮਰਾ ਨੰ. 402, ਸੈਕਟਰ-17, ਚੰਡੀਗੜ੍ਹ।

**MUTHOOT FINCORP LTD. | ਸੋਨੇ ਦੀ ਨਿਲਾਮੀ ਸੁਚਨਾ**  
 Regd. Office: Muthoot Centre, TC No 27/3022, Punnam Road, Thiruvananthapuram, Kerala, India - 695001.  
 CIN: U65929KL1997PLC011518, Ph: +91 471 4911400, 2331427

ਸਾਰੇ ਸਾਬਿਥ ਵਿਆਜ਼ੀਆਂ ਨੂੰ ਸੁਚਨਾ ਦਿੱਤੀ ਜਾਂਦੀ ਹੈ ਕਿ ਮਿਤੀ 30.09.2023 ਤੋਂ MSGL SPL-16, One, Super, Guide, Prepaid, Super, value, ADGL and all other 6 months tenure Gold loans up to 31.12.2023 and MSGB, SME Suvama & EMI due up to 30.06.2024 ਦੀ ਅਵਾਜ਼ੀ ਲਈ ਕੰਪਨੀ ਦੇ ਅਧੀਨ ਹੋਣ ਵਿੱਚ ਨਿਹਿਤੀ ਖੁੱਲ੍ਹਾ ਵਿੱਚ ਨਿਹਿਤੀ ਖੁੱਲ੍ਹੇ ਸੇਵੇ ਦੇ ਗੱਠਿਓ ਜਿਨ੍ਹਾਂ ਨੂੰ ਭੁਫਾਉਣਾ ਦਾ ਸਮਾ ਪੂਰਾ ਹੋ ਚੁੱਕਿਆ ਹੈ ਅਤੇ ਜਿਨ੍ਹਾਂ ਨੂੰ ਕਈ ਚਾਰ ਸੁਝਾਣਾ ਇੱਥੇ ਜਾਣ ਤੋਂ ਬੀ ਤੁਣ ਕੋਕ ਭੁਫਾਇਆ ਨਹੀਂ ਗਿਆ ਹੈ, ਉਨ੍ਹਾਂ ਦੀ ਨਿਲਾਮੀ 16.09.2024 ਨੂੰ ਸਵੇਰੇ 10.00 ਵਜੇ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ।

**BHATINDA DISTRICT - BHATINDA:** 419200143, 419200144, 419200148, 419200155, 419200156, 419200160, 419200161, 419200162, 419200163, 419200164, 419200165, 419200166, 419200167, 419200168, 419200169, 419200245, 419200309, 419200325, 419200328, 419200374, 419200386, 419200391, 419200394, 419200395, 419200396, 419200397, 419200398, 419200399, 419200400, 419200401, 419200402, 419200403, 419200404, 419200405, 419200406, 419200407, 419200408, 419200409, 419200410, 419200411, 419200412, 419200413, 419200414, 419200415, 419200416, 419200417, 419200418, 419200419, 419200420, 419200421, 419200422, 419200423, 419200424, 419200425, 419200426, 419200427, 419200428, 419200429, 419200430, 419200431, 419200432, 419200433, 419200434, 419200435, 419200436, 419200437, 419200438, 419200439, 419200440, 419200441, 419200442, 419200443, 419200444, 419200445, 419200446, 419200447, 419200448, 419200449, 419200450, 419200451, 419200452, 419200453, 419200454, 419200455, 419200456, 419200457, 419200458, 419200459, 419200460, 419200461, 419200462, 419200463, 419200464, 419200465, 419200466, 419200467, 419200468, 419200469, 419200470, 419200471, 419200472, 419200473, 419200474, 419200475, 419200476, 419200477, 419200478, 419200479, 419200480, 419200481, 419200482, 419200483, 419200484, 419200485, 419200486, 419200487, 419200488, 419200489, 419200490, 419200491, 419200492, 419200493, 419200494, 419200495, 419200496, 419200497, 419200498, 419200499, 419200500, 419200501, 419200502, 419200503, 419200504, 419200505, 419200506, 419200507, 419200508, 419200509, 419200510, 419200511, 419200512, 419200513, 419200514, 419200515, 419200516, 419200517, 419200518, 419200519, 419200520, 419200521, 419200522, 419200523, 419200524, 419200525, 419200526, 419200527, 419200528, 419200529, 419200530, 419200531, 419200532, 419200533, 419200534, 419200535, 419200536, 419200537, 419200538, 419200539, 419200540, 419200541, 419200542, 419200543, 419200544, 419200545, 419200546, 419200547, 419200548, 419200549, 419200550, 419200551, 419200552, 419200553, 419200554, 419200555, 419200556, 419200557, 419200558, 419200559, 419200560, 419200561, 419200562, 419200563, 419200564, 419200565, 419200566, 419200567, 419200568, 419200569, 419200570, 419200571, 419200572, 419200573, 419200574, 419200575, 419200576, 419200577, 419200578, 419200579, 419200580, 419200581, 419200582, 419200583, 419200584, 419200585, 419200586, 419200587, 419200588, 419200589, 419200590, 419200591, 419200592, 419200593, 419200594, 419200595, 419200596, 419200597, 419200598, 419200599, 419200600, 419200601, 419200602, 419200603, 419200604, 419200605, 419200606, 419200607, 419200608, 419200609, 419200610, 419200611, 419200612, 419200613, 419200614, 419200615, 419200616, 419200617, 419200618, 419200619, 419200620, 419200621, 419200622, 419200623, 419200624, 419200625, 419200626, 419200627, 419200628, 419200629, 419200630, 419200631, 419200632, 419200633, 419200634, 419200635, 419200636, 419200637, 419200638, 419200639, 419200640, 419200641, 419200642, 419200643, 419200644, 419200645, 419200646, 419200647, 419200648, 419200649, 419200650, 419200651, 419200652, 419200653, 419200654, 419200655, 419200656, 419200657, 419200658, 419200659, 419200660, 419200661, 419200662, 419200663, 419200664, 419200665, 419200666, 419200667, 419200668, 419200669, 419200670, 419200671, 419200672, 419200673, 419200674, 419200675, 419200676, 419200677, 419200678, 419200679, 419200680, 419200681, 419200682, 419200683, 419200684, 419200685, 419200686, 419200687, 419200688, 419200689, 419200690, 419200691, 419200692, 419200693, 419200694, 419200695, 419200696, 419200697, 419200698, 419200699, 419200700, 419200701, 419200702, 419200703, 419200704, 419200705, 419200706, 419200707, 419200708, 419200709, 419200710, 419200711, 419200712, 419200713, 419200714, 419200715, 419200716, 419200717, 419200718, 419200719, 419200720, 419200721, 419200722, 419200723, 419200724, 419200725, 419200726, 419200727, 419200728, 419200729, 419200730, 419200731, 419200732, 419200733, 419200734, 419200735, 419200736, 419200737, 419200738, 419200739, 419200740, 419200741, 419200742, 419200743, 419200744, 419200745, 419200746, 419200747, 419200748, 419200749, 419200750, 419200751, 419200752, 419200753, 419200754, 419200755, 419200756, 419200757, 419200758, 419200759, 419200760, 419200761, 419200762, 419200763, 419200764, 419200765, 419200766, 419200767, 419200768, 419200769, 419200770, 419200771, 419200772, 419200773, 419200774, 419200775, 419200776, 419200777, 419200778, 419200779, 419200780, 419200781, 419200782, 419200783, 419200784, 419200785, 419200786, 419200787, 419200788, 419200789, 419200790, 419200791, 419200792, 419200793, 419200794, 419200795, 419200796, 419200797, 419200798, 419200799, 419200800, 419200801, 419200802, 419200803, 419200804, 419200805, 419200806, 419200807, 419200808, 419200809, 419200810, 419200811, 419200812, 419200813, 419200814, 419200815, 419200816, 419200817, 419200818, 419200819, 419200820, 419200821, 419200822, 419200823, 419200824, 419200825, 419200826, 419200827, 419200828, 419200829, 419200830, 419200831, 419200832, 419200833, 419200834, 419200835, 419200836, 419200837, 419200838, 419200839, 419200840, 419200841, 419200842, 419200843, 419200844, 419200845, 419200846, 419200847, 419200848, 419200849, 419200850, 419200851, 419200852, 419200853, 419200854, 419200855, 419200856, 419200857, 419200858, 419200859, 419200860, 419200861, 419200862, 419200863, 419200864, 419200865, 419200866, 419200867, 419200868, 419200869, 419200870, 419200871, 419200872, 419200873, 419200874, 419200875, 419200876, 419200877, 419200878, 419200879, 419200880, 419200881, 419200882, 419200883, 419200884, 419200885, 419200886, 419200887, 419200888, 419200889, 419200890, 419200891, 419200892, 419200893, 419200894, 419200895, 419200896, 419200897, 419200898, 419200899, 419200900, 419200901, 41920